

2 Timothy

ਤਿਮੋਥਿਉਸ ਨੂੰ ਦੂਜੀ ਖੱਤਰੀ

ਭੂਮਿਕਾ

ਤਿਮੋਥਿਉਸ ਨੂੰ ਖੋਲੁਸ ਦੀ ਦੂਸਰੀ ਖੱਤਰੀ, ਖੋਲੁਸ ਦੇ ਇੱਕ ਜਵਾਨ ਮਾਥੀ ਅਤੇ ਮਗਾਇਰ ਦੇ ਰੂਧ ਵਿੱਚ ਰੰਮ ਰਰਨ ਵਾਲੇ ਤਿਮੋਥਿਉਸ ਨੂੰ ਵਿਯਰਤੀਗਤ ਮਲਾਗ ਹੈ । ਇਸ ਦਾ ਮੁੱਖ ਵਿਸ਼ਾ ਹੈ ਯੀਰਜ । ਤਿਮੋਥਿਉਸ ਨੂੰ ਮਲਾਗ ਅਤੇ ਉਤਮਾਗ ਦਿੱਤਾ ਗਿਆ ਹੈ ਕਿ ਉਹ ਸਤਾਵ ਅਤੇ ਵਿਰੋਧ ਦੇ ਵਿੱਚ ਵੀ ਵਫ਼ਾਦਾਰੀ ਦੇ ਨਾਲ ਯਿਸੂ ਮਸੀਹ ਦੀ ਗਵਾਹੀ ਦਿੰਦਾ ਰਹੇ, ਖੁਸ਼ ਖ਼ਬਰੀ ਅਤੇ ਯੁਰਾਣੇ ਨੇਮ ਦੀਆਂ ਸਿੱਖਿਆਵਾਂ ਉੱਤੇ ਸਿਰਫ਼ ਬਣਿਆ ਰਹੇ ਅਤੇ ਇੱਕ ਸਿੱਖਿਅਕ ਅਤੇ ਘਰਚਾਰ ਦੇ ਰੂਧ ਵਿੱਚ ਆਪਣਾ ਰੰਮ ਰਰਦਾ ਰਹੇ ।

ਤਿਮੋਥਿਉਸ ਨੂੰ ਖ਼ਾਮ ਤੋਰ ਤੇ “ਮੁਰਖਤਾਈ ਅਤੇ ਵਿਯਰਥ ਦੇ ਵਿਵਾਦਾਂ” ਵਿੱਚ ਫਸਣ ਦੇ ਨਾਲ ਯੈਦਾ ਹੋਣ ਵਾਲੇ ਖਤਰਿਆਂ ਦੇ ਵਿਰੋਧ ਵਿੱਚ ਚਿਤਾਵਨੀ ਦਿੱਤੀ ਗਈ ਹੈ । ਇਸ ਦੇ ਨਾਲ ਕੋਈ ਲਾਭ ਨਹੀਂ ਹੁੰਦਾ ਘਰ ਇਹ ਸੁਣਨ ਵਾਲਿਆਂ ਦੇ ਲਈ ਵਿਨਾਸ਼ ਦਾ ਕਾਰਨ ਬਣਦੇ ਹਨ ।

ਇਹਨਾਂ ਮਾਰਿਆਂ ਦੇ ਘਾਰੇ ਲੇਖਕ ਨੇ ਤਿਮੋਥਿਉਸ ਨੂੰ ਆਪਣੇ ਜੀਵਨ ਦੇ ਵਿੱਚੋਂ ਉਦਾਹਰਣ ਦੇ ਕੇ ਸਮਝਾਇਆ ਹੈ ।

ਰੂਧ-ਕੇਥਾ:

ਭੂਮਿਕਾ 1:1, 2

ਵਡਿਆਈ ਅਤੇ ਉਧਦੇਸ਼ 1:3 - 2:13

ਮਲਾਗ ਅਤੇ ਚਿਤਾਵਨੀ 2:14 - 4:5

ਖੋਲੁਸ ਦੀ ਆਪਣੀ ਸਥਿਤੀ 4:6-18

ਸਿੱਟਾ 4:19-22

ਨਮਸਕਾਰ

1 ਖੋਲੁਸ, ਜੋ ਉਸ ਜੀਵਨ ਦੇ ਵਾਕਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ, ਘਰਮੇਸੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ । 2 ਧਿਆਰੇ ਖੁੱਤਰ ਤਿਮੋਥਿਉਸ ਨੂੰ ਧਿਤਾ ਘਰਮੇਸੁਰ ਅਤੇ ਮਸੀਹ ਯਿਸੂ ਮਾਡੇ ਘਰਭੂ ਦੀ ਵੱਲੋਂ ਰਿਰਥਾ, ਦਯਾ, ਅਤੇ ਸਾਂਤੀ ਮਿਲਦੀ ਰਹੇ ।

ਧੰਨਵਾਦ ਅਤੇ ਸੋਮਲਾ ਅਫਜਾਈ

੩ ਮੈਂ ਯਰਮੋਸੁਰ ਦਾ ਘੰਨਵਾਦ ਕਰਦਾ ਹਾਂ, ਜਿਸ ਦੀ ਸੇਵਾ ਮੈਂ ਆਪਣੇ ਯੁਰਖਿਆਂ ਦੀ ਤਰ੍ਹਾਂ ਸੁੱਧ ਵਿਵੇਕ ਨਾਲ ਕਰਦਾ ਹਾਂ ! ਜਦ ਮੈਂ ਆਪਣੀਆਂ ਯੁਰਖਿਆਂ ਵਿੱਚ ਦਿਨ ਰਾਤ ਤੈਨੂੰ ਚੇਤੇ ਕਰਦਾ ਹਾਂ । ੪ ਅਤੇ ਤੇਰੀਆਂ ਗੰਝੂਆਂ ਨੂੰ ਚੇਤੇ ਕਰ ਕੇ ਤੈਨੂੰ ਵੇਖਣ ਨੂੰ ਲੋਚਦਾ ਹਾਂ ਕਿ ਅਨੰਦ ਨਾਲ ਭਰ ਜਾਵਾਂ । ੫ ਮੈਨੂੰ ਤੇਰੀ ਖਰੀ ਵਿਸ਼ਵਾਸ ਚੇਤੇ ਆਉਂਦੀ ਹੈ, ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਭਰੋਸਾ ਹੈ ਜੇ ਉਹ ਤੇਰੇ ਵਿੱਚ ਵੀ ਹੈ । ੬ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਯਰਮੋਸੁਰ ਦੀ ਉਸ ਦਾਤ ਨੂੰ ਚਮਕਾ, ਜੋ ਮੇਰੇ ਗੱਥ ਰੱਖਣ ਦੁਆਰਾ ਤੈਨੂੰ ਮਿਲੀ । ੭ ਕਿਉਂ ਜੋ ਯਰਮੋਸੁਰ ਨੇ ਮਾਨੂੰ ਤਰ ਦਾ ਆਤਮਾ ਨਹੀਂ, ਮਗੋਂ ਸਮਰੱਥਾ, ਧਿਆਨ ਅਤੇ ਸੰਜਮ ਦਾ ਆਤਮਾ ਦਿੱਤਾ ਹੈ । ੮ ਇਸ ਲਈ ਤੂੰ ਸਾਡੇ ਯਰਭੂ ਦੀ ਗਵਾਹੀ ਤੋਂ ਨਾ ਸਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆਂ ਹਾਂ, ਮਗੋਂ ਯਰਮੋਸੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ । ੯ ਜਿਸ ਨੇ ਮਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡਿਆਂ ਕੰਮਾਂ ਦੇ ਅਨੁਸਾਰ ਨਹੀਂ ਮਗੋਂ ਆਪਣੀ ਮਰਜ਼ੀ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਦੀਖਰ ਮਸਿਆਂ ਤੋਂ ਸਾਡੇ ਉੱਤੇ ਰੀਤੀ ਗਈ । ੧੦ ਯਰ ਗੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਯਰਕਾਮ ਹੋਣ ਤੋਂ ਯਰਗਟ ਹੋਈ, ਜਦੋਂ ਉਸ ਨੇ ਮੈਂ ਦਾ ਨਾਮ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਯਰਕਾਮ ਕੀਤਾ । ੧੧ ਜਿਸ ਦੇ ਲਈ ਮੈਂ ਯਰਚਾਰਕ, ਰਸੂਲ ਅਤੇ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ । ੧੨ ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਯਰ ਮੈਂ ਸਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ । ੧੩ ਤੂੰ ਉਹਨਾਂ ਖਰੀਆਂ ਗੱਲਾਂ ਨੂੰ ਜਿਹੜੀਆਂ ਤੂੰ ਮੇਰੇ ਕੋਲੋਂ ਸੁਣੀਆਂ ਉਸ ਵਿਸ਼ਵਾਸ ਅਤੇ ਧਿਆਨ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ । ੧੪ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ । ੧੫ ਤੂੰ ਇਹ ਜਾਣਦਾ ਹੈਂ ਕਿ ਸਭ ਜਿਹੜੇ ਅਸਿਯਾ ਵਿੱਚ ਹਨ ਜਿੰਨ੍ਹਾਂ ਵਿੱਚੋਂ ਫੁਗਿਲਸ ਅਤੇ ਹਰਮੁਗਨੇਸ ਮੇਰੇ ਤੋਂ ਬੇਮੁੱਖ ਹੋ ਗਏ । ੧੬ ਯਰਭੂ ਉਨੇਸਿਫੁਰਸ ਦੇ ਘਰਾਣੇ ਉੱਤੇ ਦਖਾ ਕਰੇ ਕਿਉਂ ਜੋ ਉਹ ਨੇ ਬਹੁਤ ਵਾਰੀ ਮੈਨੂੰ ਤਾਜ਼ਾ ਦਮ ਕੀਤਾ ਅਤੇ ਮੇਰੇ ਸੰਗਲਾਂ ਤੋਂ ਨਾ ਸਰਮਾਇਆ । ੧੭ ਮਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਵੱਡੀ ਕੋਸ਼ਿਸ ਨਾਲ ਭਾਲਿਆ ਅਤੇ ਲੱਭ ਲਿਆ । ੧੮ ਯਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਯਰਭੂ ਵੱਲੋਂ ਉਸ

ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫਸੁਸ ਵਿੱਚ ਰਿਵੇਂ ਉਸ ਨੇ ਮੇਰੀ ਸੇਵਾ ਕੀਤੀ ।

੨

ਮਸੀਹ ਯਿਸੂ ਦਾ ਸਵਾਮੀ ਭਗਤ ਸੈਨਿਕ

੧ ਉਪਰੰਤ ਹੋ ਮੇਰੇ ਖੁੱਤਰ, ਤੂੰ ਉਸ ਵਿਰਥਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਰਫ਼ਾ ਹੋ । ੨ ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹੀਆਂ ਵਿਸਵਾਸਯੋਗ ਮਨੁੱਖਾਂ ਨੂੰ ਮੌਖ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ । ੩ ਮਸੀਹ ਯਿਸੂ ਦੇ ਚੰਗੇ ਸਿਧਾਗੀ ਵਾਂਗੂੰ ਮੇਰੇ ਨਾਲ ਦੁੱਖ ਝੱਲ । ੪ ਕੋਈ ਸਿਧਾਗਰੀ ਕਰਦਾ ਹੋਇਆ ਆਪਣੇ ਆਪ ਨੂੰ ਮੰਸਾਹ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਖਰਮੰਨ ਕਰੇ । ੫ ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ । ੬ ਕਿਸਾਨ ਜਿਹੜਾ ਮਿਹਨਤ ਕਰਦਾ ਹੈ ਖਹਿਲਾਂ ਉਸੇ ਨੂੰ ਫਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ । ੭ ਜੇ ਮੈਂ ਆਪਣਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਖਰਬੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ । ੮ ਯਿਸੂ ਮਸੀਹ, ਜਿਹੜਾ ਦਾਉਦ ਦੀ ਯੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਕਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ । ੯ ਜਿਸ ਦੇ ਲਈ ਮੈਂ ਅਧਿਆਈ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਖਰਤੂ ਖਰਮੇਸੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ । ੧੦ ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਮੱਥੇ ਕੁੱਝ ਮਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਖਰ ਮਹਿਮਾ ਨਾਲ ਖਰਾਖਤ ਕਰਨ । ੧੧ ਇਹ ਬਚਨ ਭਰੋਮੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ । ੧੨ ਜੇ ਮਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ । ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ । ੧੩ ਭਾਵੇਂ ਅਸੀਂ ਬੇਵਫਾ ਹੋਈਏ, ਖਰ ਉਹ ਵਫਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ।

ਉੱਤਮ ਕਾਗੀਗਰ

੧੪ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਚੇਤੇ ਕਰਾ, ਖਰਬੂ ਨੂੰ ਗਵਾਹ ਕਰਕੇ ਬੇਨਤੀ ਕਰ ਕਿ ਉਹ ਸਬਦਾਂ ਦਾ ਝਗੜਾ ਨਾ ਕਰਨ, ਜਿਸ ਤੋਂ ਕੁੱਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦਾ ਵਿਗਾੜ ਹੀ ਹੁੰਦਾ ਹੈ । ੧੫ ਆਪਣੇ ਆਪ ਨੂੰ ਖਰਮੇਸੁਰ ਦੇ ਅੱਗੇ ਖਰਵਾਨ ਅਤੇ ਅਜਿਹਾ ਕਾਗੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਯਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ

ਵਿਆਖਿਆ ਰਨ ਵਾਲਾ ਹੋਵੇ । ੧੬ ਖਰ ਸੰਸਾਰ ਆਤੇ ਵਿਆਰਥ ਬੁੜ ਬੁੜਾਹਟ ਤੋਂ ਲਾਭੇ ਰਹਿ ਰਿਉ ਜੋ ਟਿਹ ਲੋਰਾਂ ਨੂੰ ਆਯਰਮ ਦੇ ਰਾਹ ਵਿੱਚ ਆਗਾਂ ਹੀ ਆਗਾਂ ਲੈ ਜਾਵੇਗੀ । ੧੭ ਆਤੇ ਉਨ੍ਹਾਂ ਦਾ ਬਚਨ ਸੜੇ ਹੋਏ ਜਖਮ ਦੀ ਤਰ੍ਹਾਂ ਫੈਲ ਜਾਵੇਗਾ । ਉਨ੍ਹਾਂ ਵਿੱਚੋਂ ਗੁਮਿਨਾਖੁਸ ਆਤੇ ਫਿਲੋਤੁਸ ਗਨ । ੧੮ ਉਹ ਟਿਹ ਰਹਿ ਰੇ ਭਈ ਮੁਰਦਿਆਂ ਦਾ ਜੀ ਉੱਠਣਾ ਹੋ ਚੁੱਕਾ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਆਤੇ ਰਈਆਂ ਦੀ ਵਿਸਵਾਸ ਨੂੰ ਵਿਗਾੜਦੇ ਗਨ । ੧੯ ਫਿਰ ਵੀ ਖਰਮੇਸੁਰ ਦੀ ਯਸੀ ਹੋਈ ਖੱਸੀ ਨੀਂਹ ਆਟਲ ਰਹਿੰਦੀ ਹੈ ਜਿਹ ਦੇ ਉੱਤੇ ਟਿਹ ਮੋਹਰ ਲੱਗੀ ਹੋਈ ਹੈ ਭਈ ਖਰਬੂ ਆਖਣਿਆਂ ਨੂੰ ਜਾਣਦਾ ਹੈ, ਨਾਲੇ ਟਿਹ ਰਿ ਹਰੇਰ ਜਿਹੜਾ ਖਰਬੂ ਦਾ ਨਾਮ ਲੈਂਦਾ ਹੈ ਕੁਯਰਮ ਤੋਂ ਆਲੱਗ ਰਹੇ । ੨੦ ਵੱਡੇ ਖਰ ਵਿੱਚ ਮੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਚਾਠ ਆਤੇ ਮਿੱਟੀ ਦੇ ਵੀ ਹੁੰਦੇ ਗਨ ਆਤੇ ਰਈ ਆਦਰ ਦੇ ਆਤੇ ਰਈ ਨਿਰਾਦਰ ਦੇ ਰੰਮ ਲਈ ਹੁੰਦੇ ਗਨ । ੨੧ ਮੇ ਜੇ ਕੋਈ ਆਖਣੇ ਆਖ ਨੂੰ ਇੰਨ੍ਹਾਂ ਤੋਂ ਸੁੱਧ ਰੇ ਤਾਂ ਉਹ ਆਦਰ ਦੇ ਰੰਮ ਲਈ ਖਵਿੱਤਰ ਰੀਤਾ ਹੋਇਆ, ਮਾਲਰ ਦੇ ਵਰਤਣ ਯੋਗ, ਆਤੇ ਹਰੇਰ ਚੰਗੇ ਰੰਮ ਲਈ ਤਿਆਰ ਰੀਤਾ ਹੋਇਆ ਭਾਂਡਾ ਹੋਵੇਗਾ । ੨੨ ਖਰ ਜੁਆਨੀ ਦੀਆਂ ਰਾਮਨਾਂ ਤੋਂ ਭੱਜ ਆਤੇ ਜਿਹੜੇ ਸਾਫ ਦਿਲ ਤੋਂ ਖਰਬੂ ਦਾ ਨਾਮ ਲੈਂਦੇ ਗਨ ਉਨ੍ਹਾਂ ਨਾਲ ਖਰਮ, ਵਿਸਵਾਸ, ਖਿਆਰ ਆਤੇ ਮਿਲਾਥ ਦੇ ਮਗਰ ਲੱਗਾ ਰਹਿ । ੨੩ ਖਰ ਮੁਰਖਯੁਣੇ ਆਤੇ ਬੇਵਕੂਫੀ ਦਿਆਂ ਖਰਮਨਾਂ ਵੱਲੋਂ ਮੂੰਹ ਮੋੜ ਰਿਉ ਜੋ ਤੂੰ ਜਾਣਦਾ ਹੈਂ, ਰਿ ਉਨ੍ਹਾਂ ਤੋਂ ਝਗੜੇ ਖੈਦਾ ਹੁੰਦੇ ਗਨ । ੨੪ ਆਤੇ ਖਰਬੂ ਦਾ ਦਾਮ ਝਗੜਾਨੁ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਆਤੇ ਸਬਰ ਰਨ ਵਾਲਾ ਹੋਵੇ । ੨੫ ਆਤੇ ਜਿਹੜੇ ਵਿਰੋਧ ਰਦੇ ਗਨ ਉਨ੍ਹਾਂ ਨੂੰ ਨਰਮਾਈ ਨਾਲ ਤਾੜਨਾ ਰੇ ਭਈ ਰੀ ਜਾਣੀਏ ਜੋ ਖਰਮੇਸੁਰ ਉਨ੍ਹਾਂ ਨੂੰ ਤੋਘਾ ਰਨੀ ਬਖਸੇ ਰਿ ਉਹ ਸੱਚ ਦੇ ਗਿਆਨ ਨੂੰ ਖਰਾਧਤ ਰਨ । ੨੬ ਸੁਚੇਤ ਹੋ ਕੇ ਮੈਤਾਨ ਦੀ ਫਾਹੀ ਵਿੱਚੋਂ ਬਚ ਨਿੱਕਲਣ, ਜਿਹਨੇ ਉਨ੍ਹਾਂ ਨੂੰ ਆਖਣੀ ਇੱਛਾ ਖੁਸ਼ੀ ਰਨ ਦੇ ਲਈ ਬੰਧੀ ਬਣਾਇਆ ਹੈ ।

3

ਅੰਤ ਦੇ ਦਿਨਾਂ ਵਿੱਚ ਆਯਰਮ

੧ ਖਰ ਟਿਸ ਗੱਲ ਨੂੰ ਜਾਣ ਲੈ ਰਿ ਅੰਤ ਦੇ ਦਿਨਾਂ ਵਿੱਚ ਬੁਰੇ ਸਮੇਂ ਆ ਜਾਣਗੇ । ੨ ਰਿਉ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਮੇਖੀਬਾਜ, ਹੰਦਸੀ, ਰੁਫਰ ਬਰਣ ਵਾਲੇ, ਮਾਧਿਆਂ ਦੇ ਆਣ-ਆਗਿਆਰਾਮ, ਨਾਮੁਰੇ, ਆਖਵਿੱਤਰ । ੩ ਨਿਰਮੋਹ, ਖੱਬਰ ਦਿਲ, ਖਰਾਈ ਨਿੰਦਿਆ ਰਨ ਵਾਲੇ, ਆਮੰਜਮੀ, ਸਖਤ ਸੁਭਾਯ, ਨੇਰੀ ਦੇ ਵੈਰੀ । ੪ ਗੱਦਾਰ, ਰਾਗਲੇ, ਆਮੰਡੀ, ਖਰਮੇਸੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਖਿਆਰੇ ਹੋਣਗੇ । ੫ ਭਗਤੀ ਦਾ ਰੁਖ ਖਰ ਰੇ ਵੀ, ਉਹ ਦੀ

ਮਮਰੱਥਾ ਦੇ ਇਨਰਾਸੀ ਹੋਣਗੇ, ਤੂੰ ਇਹਨਾਂ ਤੋਂ ਵੀ ਦੂਰ ਰਹਿ । ੬ ਰਿਉਂ ਜੋ ਇਹਨਾਂ ਵਿੱਚੋਂ ਉਹ ਹਨ, ਜਿਹੜੇ ਘਰੋਂ ਘਰੀਂ ਵੜ ਕੇ ਉਨ੍ਹਾਂ ਦੁਰਬਲ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਧਾਧਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਅਨੇਕ ਧਰਾਰਾ ਦੀਆਂ ਰਾਮਨਾਂ ਦੇ ਖਿੱਛੇ ਵਹਿ ਚਲਦੀਆਂ ਹਨ । ੭ ਅਤੇ ਸਿੱਖੀਆਂ ਤਾਂ ਰਹਿੰਦੀਆਂ ਹਨ ਧਰ ਮੱਚ ਦੇ ਗਿਆਨ ਤੱਕ ਕਦੇ ਪਹੁੰਚ ਨਹੀਂ ਸਕਦੀਆਂ । ੮ ਜਿਸ ਧਰਾਰਾ ਯੰਨੇਮ ਅਤੇ ਯੰਬਰੇਮ ਨੇ ਮੁਸਾ ਦਾ ਵਿਰੋਧ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਬੁੱਧ ਭਿਰਮਟ ਅਤੇ ਵਿਸਵਾਸ ਵੱਲੋਂ ਅਧਰਵਾਨ ਹਨ ਸਚਿਆਈ ਦਾ ਵਿਰੋਧ ਕਰਦੇ ਹਨ । ੯ ਧਰ ਇਹ ਅੱਗੇ ਨਾ ਵਧਣਗੇ ਇਸ ਲਈ ਜੋ ਇਹਨਾਂ ਦਾ ਮੁਰਖਪੁਣਾ ਸਭਨਾਂ ਉੱਤੇ ਪਰਗਟ ਹੋ ਜਾਵੇਗਾ ਜਿਵੇਂ ਉਹਨਾਂ ਦਾ ਵੀ ਹੋਇਆ ਸੀ ।

ਤਿਮੋਥਿਉਸ ਲਈ ਖਾਮ ਨਿਰਦੇਸ਼

੧੦ ਧਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਮਰਜੀ, ਵਿਸਵਾਸ, ਧੀਰਜ, ਖਿਆਲ, ਸਬਰ, ੧੧ ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ, ਆਰਥਾਤ ਜੋ ਕੁੱਝ ਅੰਤਰਿਕਾ ਅਤੇ ਇਕੋਨਿਕੁਮ ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਧਰਿਆ ਸੀ ਅਤੇ ਮੈਂ ਰਿਸ ਤਰ੍ਹਾਂ ਸਤਾਇਆ ਗਿਆ ਅਤੇ ਪਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ । ੧੨ ਗਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਮੇ ਸਤਾਏ ਜਾਣਗੇ । ੧੩ ਧਰ ਦੁਸਟ ਮਨੁੱਖ ਅਤੇ ਛਲੀਏ ਯੋਥਾ ਦਿੰਦੇ ਅਤੇ ਯੋਥਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ । ੧੪ ਧਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਮੱਚ ਮੰਨੀਆਂ ਟਿਰਿਆ ਰਹਿ ਰਿਉਂ ਜੋ ਤੂੰ ਜਾਣਦਾ ਹੈਂ ਕਿ ਇਨ੍ਹਾਂ ਕੋਲੋਂ ਸਿੱਖੀਆਂ ਸਨ । ੧੫ ਅਤੇ ਇਹ ਜੋ ਤੂੰ ਬਚਧਨ ਤੋਂ ਹੀ ਖਵਿੱਤਰ ਗਰੰਥ ਦਾ ਜਾਣਕਾਰ ਹੈਂ ਜਿਹੜੀਆਂ ਉਸ ਵਿਸਵਾਸ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ, ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ । ੧੬ ਸਾਰਾ ਖਵਿੱਤਰ ਗਰੰਥ ਧਰਮੇਸੁਰ ਦੇ ਆਤਮਾ ਦੀ ਪਰੋਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ । ੧੭ ਕਿ ਧਰਮੇਸੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ ।

੪

੧ ਮੈਂ ਧਰਮੇਸੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਸਵਾਹ ਕਰਦੇ ਉਹ ਦੇ ਧਰਾਮ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ । ੨ ਬਚਨ ਦਾ ਧਰਚਾਰ ਕਰ । ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ । ਯੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਗੁਰਮ ਕਰ । ੩ ਰਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ

ਮਹਿਣਗੇ, ਘਰ ਵੰਨਾਂ ਦੀ ਖੁਜਲੀ ਦੇ ਵਾਰਨ ਆਪਣਿਆਂ ਵਿਸਿਆਂ ਦੇ ਆਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ । ੪ ਆਤੇ ਮਚਿਆਈ ਤੋਂ ਵੰਨਾਂ ਨੂੰ ਫੇਰ ਕੇ ਖਿਆਲੀ ਰਹਾਈਆਂ ਦੀ ਵੱਲ ਮਨ ਲਗਾਉਣਗੇ । ੫ ਘਰ ਤੂੰ ਮਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਘਰਚਾਰ ਦਾ ਰੰਮ ਕਰੀਂ, ਆਪਣੀ ਸੇਵਾਈ ਨੂੰ ਧੁਰਾ ਕਰੀਂ । ੬ ਕਿਉਂ ਜੇ ਗੁਣ ਮੈਂ ਆਪਣੇ ਲਗੂ ਦਾ ਆਰਥ ਦੇਣ ਨੂੰ ਹਾਂ ਆਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ । ੭ ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਧੁਰੀ ਕਰ ਲਈ ਹੈ, ਮੈਂ ਵਿਸਵਾਸ ਦੀ ਸੰਭਾਲ ਕੀਤੀ ਹੈ । ੮ ਆਖਿਰਚਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਘਰਭੂ ਜੇ ਘਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਆਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਘਰਗਟ ਹੋਣ ਨੂੰ ਖਿਆਰਾ ਜਾਣਿਆ ।

ਵਿਆਰਤੀਗਤ ਸੰਦੇਸ

੯ ਤੂੰ ਮੇਰੇ ਕੋਲ ਛੱਡੀ ਆਉਣ ਦਾ ਯਤਨ ਕਰ । ੧੦ ਕਿਉਂ ਜੇ ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਆਤੇ ਬੱਸਲੁਨੀਰਿਯਾ ਨੂੰ ਚੱਲਿਆ ਗਿਆ, ਕਰੇਮਕੇਮ ਗਲਾਤਿਯਾ ਨੂੰ ਆਤੇ ਤੀਤੁਸ ਦਲਮਾਤਿਯਾ ਨੂੰ ਚੱਲਿਆ ਗਿਆ । ੧੧ ਇਕੱਲਾ ਲੁਕਾ ਹੀ ਮੇਰੇ ਕੋਲ ਹੈ । ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੇ ਉਹ ਸੇਵਾ ਲਈ ਮੇਰੇ ਕੰਮ ਦਾ ਹੈ । ੧੨ ਘਰ ਤੁਖਿਕੁਸ ਨੂੰ ਮੈਂ ਆਫਸੁਸ ਭੇਜਿਆ । ੧੩ ਉਹ ਚੋਗਾ ਜਿਹੜਾ ਮੈਂ ਤਰੇਯਾਸ ਵਿੱਚ ਕਾਰਧੁਸ ਦੇ ਕੋਲ ਛੱਡ ਆਇਆ ਸੀ ਆਤੇ ਖੋਬੀਆਂ ਆਤੇ ਖਾਮ ਕਰ ਕੇ ਉਹ ਚਮੜੇ ਦੇ ਖੱਤਰੇ ਤੂੰ ਲੈਂਦਾ ਆਵੀਂ । ੧੪ ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਧਰੁੰਚਾਇਆ, ਘਰਭੂ ਉਹ ਦੇ ਕੰਮਾਂ ਦੇ ਆਨੁਸਾਰ ਉਹ ਨੂੰ ਫਲ ਦੇਵੇਗਾ । ੧੫ ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂ ਜੇ ਉਹ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ । ੧੬ ਮੇਰੀ ਧਰਿਲੀ ਖੋਸ਼ੀ ਉੱਤੇ ਕਿਸੇ ਨੇ ਮੇਰੀ ਗਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ । ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਧਵੇ । ੧੭ ਘਰ ਘਰਭੂ ਮੇਰੇ ਅੰਗ-ਸੰਗ ਰਿਹਾ ਆਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਘਰਚਾਰ ਧੁਰਾ ਕੀਤਾ ਜਾਵੇ ਆਤੇ ਘਰਾਈਆਂ ਕੰਮਾਂ ਸੱਭੇ ਸੁਣਨ, ਆਤੇ ਮੈਂ ਬੱਥਰ ਸੇਰ ਦੇ ਮੂੰਹੋਂ ਛੁਡਾਇਆ ਗਿਆ । ੧੮ ਘਰਭੂ ਮੈਨੂੰ ਹਰੇਰ ਬੁਰੇ ਕੰਮ ਤੋਂ ਛੁਡਾਵੇਗਾ ਆਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ । ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।

ਆਖਰੀ ਨਮਸਕਾਰ

੧੯ ਧਰਿਸਕਾ ਆਤੇ ਆਕੁਲਾ ਨੂੰ ਆਤੇ ਉਨੇਸਿਫਰੁਸ ਦੇ ਘਰਾਣੇ ਨੂੰ ਸੁੱਖ-ਸਾਂਦ ਆਖਣਾ । ੨੦ ਆਗਸਤੁਸ ਕੁਰਿੰਬੁਸ ਵਿੱਚ ਰਿਹਾ, ਤਰੇਫਿਮੁਸ ਨੂੰ ਮੈਂ ਮਿਲੇਤੁਸ

ਵਿੱਚ ਬਿਮਾਰ ਛੱਡ ਆਇਆ । ੨੧ ਤੂੰ ਸਿਕਾਲ ਤੋਂ ਪਹਿਲਾਂ ਆਉਣ ਦਾ ਯਤਨ
 ਕਰ । ਯਬੂਲੁਸ ਤੇਰੀ ਸੁੱਖ-ਸਾਂਦ ਖੁੱਛਦਾ ਹੈ ਨਾਲੇ ਯੂਦੇਸ, ਲੀਨੁਸ, ਕਲੋਦੀਆ
 ਅਤੇ ਸਾਰੇ ਭਾਈ । ੨੨ ਪਰਬੂ ਤੇਰੇ ਆਤਮਾ ਦੇ ਅੰਗ-ਸੰਗ ਰਹੇ । ਤੁਹਾਡੇ ਉੱਤੇ
 ਰਿਰਥਾ ਹੁੰਦੀ ਰਹੇ ।

ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

- Stage 1 - Initial Drafting by Mother Tongue Translators -- Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1